

Please fill in Block Letters eg

CAPITAL

Request form for opening of Term Deposit (s) /ਮਿਆਦੀ ਜਮ੍ਹਾਂ ਰਾਸ਼ੀ (ਅੰ) ਖੋਲ੍ਹਣ ਲਈ ਬੇਨਤੀ ਫਾਰਮ

Branch
ਸ਼ਾਖਾ

Date of a/c opening
ਖਾਤਾ ਖੋਲ੍ਹਣ ਦੀ ਮਿਤੀ

Resident
ਨਿਵਾਸੀ

☐

Non Resident
ਗੈਰ ਨਿਵਾਸੀ

☐

Cust. ID No.

ਗਾਹਕ ਆਈ.ਡੀ. ਨੰਬਰ

Deposit Account No.

ਜਮ੍ਹਾਂ ਖਾਤਾ ਨੰਬਰ

Type of Deposit
ਡਿਪਾਜ਼ਿਟ ਦੇ ਪ੍ਰਕਾਰ

CD
ਸੀ.ਡੀ

☐

STD
ਐਸ.ਟੀ.ਡੀ

☐

MIDS
ਐਮ.ਆਈ.ਡੀ.ਐਸ

☐

QIDS
ਕੀਊ ਆਈ.ਡੀ.ਐਸ

☐

Tax Saver
ਟੈਕਸ ਸੇਵਰ

☐

RD
ਆਰ.ਡੀ

☐

Other.....
ਹੋਰ

☐

Period
ਮਿਆਦ

(Days/Months/Year)
(ਦਿਨ / ਮਹੀਨੇ / ਸਾਲ)

Rate of Interest
(ਵਿਆਜ ਦੀ ਦਰ)

% P.A.
%ਪ੍ਰਤੀ ਸਲਾਨਾ

Account Sub-Type
ਖਾਤਾ ਉਪ-ਕਿਸਮ

☐

Public
ਪਬਲਿਕ

☐

Senior Citizen
ਸੀਨੀਅਰ ਨਾਗਰਿਕ

☐

Staff
ਸਟਾਫ

☐

Salary
ਤਨਖਾਹ

☐

Other.....
ਹੋਰ

☐

*MATURITY INSTRUCTIONS
*ਪਰਿਪੱਕਤਾ ਨਿਰਦੇਸ਼

☐

Renew Principal + interest
ਮੁਲਧਨ + ਵਿਆਜ ਨਵਿਆਉ

☐

Renew Principal
ਮੁਲਧਨ ਨਵਿਆਉ

☐

Auto Closure
ਆਟੋ ਬੰਦ

☐

Please open Fixed Deposit account in the name(s) of ਕਿਰਪਾ ਕਰਕੇ ਹੇਠ ਲਿਖੇ ਨਾਮਾਂ 'ਤੇ ਫਿਕਸਡ ਡਿਪਾਜ਼ਿਟ ਖਾਤਾ ਖੋਲ੍ਹੋ

APPLICANT
ਬਿਨੈਕਾਰ

NAME
ਨਾਂ

PAN No.
ਪੈਨ ਨੰਬਰ

Applicant 1
ਬਿਨੈਕਾਰ 1

Applicant 2
ਬਿਨੈਕਾਰ 2

Applicant 3
ਬਿਨੈਕਾਰ 3

Address.....
ਪਤਾ

Mode of Operation
ਕਾਰਵਾਈ ਦਾ ਤਰੀਕਾ

☐

Self
ਸਵੈ/ ਖੁਦ

☐

Either or Survivor
ਜਾਂ ਤਾਂ ਜਾਂ ਬਚਿਆ ਹੋਇਆ/ਸਰਵਾਈਵਰ

☐

Anyone or Survivor
ਕੋਈ ਵੀ ਜਾਂ ਬਚਿਆ ਹੋਇਆ/ਸਰਵਾਈਵਰ

☐

Jointly by all
ਸਾਰਿਆਂ ਦੁਆਰਾ ਸਾਂਝੇ ਤੌਰ 'ਤੇ

☐

Minor a/c operated by Guardian
ਗਾਰਡੀਅਨ ਦੁਆਰਾ ਚਲਾਇਆ ਜਾਂਦਾ ਨਾਬਾਲਗ ਖਾਤਾ

☐

Other
ਹੋਰ

Standing Instructions for RD a/c
RD ਖਾਤੇ ਵਾਸਤੇ ਸਥਾਈ ਹਦਾਇਤਾਂ
Please debit Monthly Instalment
of Rs From My/our
Operative Account No.
ਕਿਰਪਾ ਕਰਕੇ ਮਹੀਨਾਵਾਰ ਕਿਸ਼ਤ ਡੈਬਿਟ ਕਰੋ
ਰੁਪਏ..... ਤੋਂ ਮੇਰੇ/ਸਾਡੇ
ਚਾਲੂ ਖਾਤਾ ਨੰ।

CHEQUE NO. ਚੈੱਕ ਨੰਬਰ	Bank's Name ਬੈਂਕ ਦਾ ਨਾਮ	Branch ਸ਼ਾਖਾ	CASH/ TRANSFER ਨਕਦ/ ਟ੍ਰਾਂਸਫਰ	AMOUNT ਰਕਮ	₹ ਰੁਪਏ

Please Debit my/our saving/current Account
ਕਿਰਪਾ ਕਰਕੇ ਮੇਰੇ/ਸਾਡੇ ਬੱਚਤ/ ਚਾਲੂ ਖਾਤੇ ਨੂੰ ਡੈਬਿਟ ਕਰੋ

for the opening of fixed deposit Account.
ਫਿਕਸਡ ਡਿਪਾਜ਼ਿਟ ਖਾਤਾ ਖੋਲ੍ਹਣ ਲਈ।

Please pay Proceeds/Interest at monthly/quarterly intervals/maturity by credit to SB/CA A/C
ਕਿਰਪਾ ਕਰਕੇ ਆਮਦਨੀ/ਵਿਆਜ ਦਾ ਭੁਗਤਾਨ ਮਹੀਨਾਵਾਰ/ਤਿਮਹੀ ਔਤਰਾਲ/ਪਰਿਪੱਕਤਾ 'ਤੇ ਬਚਤ/ ਚਾਲੂ ਖਾਤੇ ਵਿੱਚ ਕਰੋ.

1st Applicant Signature
(Stamp, if applicable)

2nd Applicant Signature
(Stamp, if applicable)

3rd Applicant Signature
(Stamp, if applicable)

NOMINATION FORM (DA-1) ਨਾਮਜ਼ਦਗੀ ਫਾਰਮ (DA-1) NOMINATION REGD NO. ਨਾਮਜ਼ਦਗੀ ਰੈਜਿਡ ਨੰ.

Nomination under Section 45ZA of the Banking Regulation Act, 1949 and Rule 2 (1) of the Banking Companies (Nomination) Rules 1985 in respect of bank deposits. ਬੈਂਕ ਡਿਪਾਜ਼ਿਟ ਦੇ ਸਬੰਧ ਵਿੱਚ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 45ZA ਅਤੇ ਬੈਂਕਿੰਗ ਕੰਪਨੀਆਂ (ਨਾਮਜ਼ਦਗੀ) ਨਿਯਮ 1985 ਦੇ ਨਿਯਮ 2 (1) ਦੇ ਤਹਿਤ ਨਾਮਜ਼ਦਗੀ।

I/We ਮੈਂ/ਅਸੀਂ

Name(s) and Addresses of depositors ਜਮ੍ਹਾਂ ਕਰਤਾਵਾਂ ਦੇ ਨਾਮ ਅਤੇ ਪਤੇ

Nominate the following person to whom in the event of my / our minor's death the amount of the deposit may be returned by Capital Small Finance Bank Limited ਹੇਠਾਂ ਦਿੱਤੇ ਵਿਅਕਤੀ ਨੂੰ ਨਾਮਜ਼ਦ ਕਰੋ ਜਿਸਨੂੰ ਮੇਰੀ/ਸਾਡੇ ਨਾਬਾਲਗ ਦੀ ਮੌਤ ਦੀ ਸਥਿਤੀ ਵਿੱਚ ਕੈਪੀਟਲ ਸਮਾਲ ਫਾਈਨਾਂਸ ਬੈਂਕ ਲਿਮਿਟਡ ਦੁਆਰਾ ਜਮ੍ਹਾਂ ਰਕਮ ਵਾਪਸ ਕੀਤੀ ਜਾ ਸਕਦੀ ਹੈ।

Nominee ਨਾਮਜ਼ਦ

Name
ਨਾਮ

Relationship with depositor (if any):
ਜਮ੍ਹਾਂਕਰਤਾ ਨਾਲ ਸਬੰਧ (ਜੇ ਕੋਈ ਹੈ):

Address
ਪਤਾ

CITY

STATE

PIN

Date of birth (if nominee is minor)
ਜਨਮ ਮਿਤੀ (ਜੇ ਨਾਮਜ਼ਦ ਵਿਅਕਤੀ ਨਾਬਾਲਗ ਹੈ)

Age (Yrs): ਉਮਰ (ਸਾਲ):

*As the nominee is a minor on this date, I/We appoint Shri/Smt./ Kumari *ਕਿਉਂਕਿ ਨਾਮਜ਼ਦ ਵਿਅਕਤੀ ਇਸ ਮਿਤੀ ਨੂੰ ਨਾਬਾਲਗ ਹੈ, ਮੈਂ/ਅਸੀਂ ਸ਼੍ਰੀ/ਸ਼੍ਰੀਮਤੀ/ਕੁਮਾਰੀ ਨੂੰ ਨਿਯੁਕਤ ਕਰਦੇ ਹਾਂ।

Relationship with Nominee
ਨਾਮਜ਼ਦ ਵਿਅਕਤੀ ਨਾਲ ਸਬੰਧ

Age of Appointee (Years)
ਨਿਯੁਕਤ ਵਿਅਕਤੀ ਦੀ ਉਮਰ (ਸਾਲ)

To receive the amount of the deposit in the account on behalf of the nominee in the event of my/our/minor's death during the minority of the nominee
ਨਾਬਾਲਗ ਦੀ ਮਾਇਨੋਰਿਟੀ ਦੌਰਾਨ ਮੇਰੀ/ਸਾਡੇ/ ਨਾਬਾਲਗ ਦੀ ਮੌਤ ਹੋਣ ਦੀ ਸੂਰਤ ਵਿੱਚ ਨਾਮਜ਼ਦ ਵਿਅਕਤੀ ਦੀ ਤਰਫੋਂ ਖਾਤੇ ਵਿੱਚ ਜਮ੍ਹਾਂ ਰਕਮ ਪ੍ਰਾਪਤ ਕਰਨ ਲਈ।

1st Applicant Signature
(Stamp, if applicable)

2nd Applicant Signature
(Stamp, if applicable)

3rd Applicant Signature
(Stamp, if applicable)

Witness*** **ਗਵਾਹ

Name
ਨਾਮ

***Signature ਦਸਤਖਤ

Witness 1

Name
ਨਾਮ

***Signature ਦਸਤਖਤ

Witness 2

Address
ਪਤਾ

Address
ਪਤਾ

Strike out if nominee is not a minor. ** Where the deposit is made in the name of minor, the nomination should be signed by a person lawfully entitled to act on behalf of the minor. ਜੇਕਰ ਨਾਮਜ਼ਦ ਵਿਅਕਤੀ ਨਾਬਾਲਗ ਨਹੀਂ ਹੈ, **ਜਿੱਥੇ ਜਮ੍ਹਾਂ ਰਕਮ ਨਾਬਾਲਗ ਦੇ ਨਾਮ 'ਤੇ ਕੀਤੀ ਜਾਂਦੀ ਹੈ, ਨਾਮਜ਼ਦਗੀ 'ਤੇ ਕਿਸੇ ਅਜਿਹੇ ਵਿਅਕਤੀ ਦੁਆਰਾ ਦਸਤਖਤ ਕੀਤੇ ਜਾਣੇ ਚਾਹੀਦੇ ਹਨ ਜੋ ਨਾਬਾਲਗ ਦੀ ਤਰਫੋਂ ਕਾਰਵਾਈ ਕਰਨ ਦਾ ਕਾਨੂੰਨੀ ਤੌਰ 'ਤੇ ਹਕਦਾਰ ਹੋਵੇ।

We acknowledge receipt of nomination made by you in favour of:

Name of the Nominee _____ Age: _____ Years.

with respect to Your A/c. No(s) _____

Nomination Regd. No _____ Date of Receipt form _____

Signature of bank official with seal

INSTRUCTIONS /ਨਿਰਦੇਸ਼

S.No.

- 1Thumb impression(s) shall be attested by two witnesses.
ਅਗੂਣੇ ਦੇ ਨਿਸ਼ਾਨ ਨੂੰ ਦੋ ਗਵਾਹਾਂ ਦੁਆਰਾ ਪੁਸ਼ਟਿਤ ਕੀਤਾ ਜਾਵੇਗਾ
- 2In case of renewal without any change in the existing mode of operation, the related account opening form be treated as valid and continuing.
ਸੰਚਾਲਨ ਦੇ ਮੌਜੂਦਾ ਢੰਗ ਵਿੱਚ ਬਿਨਾਂ ਕਿਸੇ ਤਬਦੀਲੀ ਦੇ ਨਵੀਨੀਕਰਨ ਦੇ ਮਾਮਲੇ ਵਿੱਚ, ਸੰਬੰਧਿਤ ਖਾਤਾ ਖੋਲ੍ਹਣ ਦੇ ਫਾਰਮ ਨੂੰ ਜਾਰਿਜ਼ ਅਤੇ ਨਿਰੰਤਰ ਮੰਨਿਆ ਜਾਵੇਗਾ।
- 3Unless the bank receives prior written notice, it will automatically renew the deposit along with the accrued interest for the same period on the maturity date at the prevailing interest rate at that time.
ਜਦੋਂ ਤੱਕ ਬੈਂਕ ਨੂੰ ਪਹਿਲਾਂ ਲਿਖਤੀ ਸੂਚਨਾ ਨਹੀਂ ਮਿਲਦੀ, ਉਹ ਪਰਿਪੱਕਤਾ ਮਿਤੀ ਨੂੰ ਉਸੇ ਸਮੇਂ ਲਈ ਜਮ੍ਹਾਂ ਵਿਆਜ ਦੇ ਨਾਲ ਜਮ੍ਹਾਂ ਰਕਮ ਨੂੰ ਆਪਣੇ ਆਪ ਹੀ ਨਵਿਆਏਗਾ।
- 4I/We agree that the proceeds of the deposit will be paid on the due date or on request, before the due date (subject to penal clause for premature payment as per RBI Guidelines and as per bank's policy.)
ਮੈਂ/ਅਸੀਂ ਸਹਿਮਤ ਹਾਂ ਕਿ ਜਮ੍ਹਾਂ ਰਾਸ਼ੀ ਦੀ ਰਕਮ ਦਾ ਭੁਗਤਾਨ ਨਿਰਧਾਰਿਤ ਮਿਤੀ 'ਤੇ ਜਾਂ ਬੇਨਤੀ 'ਤੇ, ਨਿਰਧਾਰਿਤ ਮਿਤੀ ਤੋਂ ਪਹਿਲਾਂ ਕੀਤਾ ਜਾਵੇਗਾ (ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬੈਂਕ ਦੀ ਨੀਤੀ ਅਨੁਸਾਰ ਸਮੇਂ ਤੋਂ ਪਹਿਲਾਂ ਭੁਗਤਾਨ ਲਈ ਪੈਨਲ ਧਾਰਾ ਦੇ ਅਧੀਨ)
- 5As per applicable income-tax Rules, PAN is mandatory for opening a fixed (time) deposit exceeding ₹50,000 in a single transaction or where aggregate deposits exceed ₹5,00,000 in a Financial year.
ਲਾਗੂ ਆਮਦਨ-ਕਰ ਨਿਯਮਾਂ ਦੇ ਅਨੁਸਾਰ, ਇੱਕ ਸਿੰਗਲ ਟ੍ਰਾਂਜੈਕਸ਼ਨ ਵਿੱਚ ₹50,000 ਤੋਂ ਵੱਧ ਦੀ ਫਿਕਸਡ (ਸਮਾਂ) ਡਿਪਾਜ਼ਿਟ ਖੋਲ੍ਹਣ ਲਈ ਜਾਂ ਜਿੱਥੇ ਕੁੱਲ ਡਿਪਾਜ਼ਿਟ ਇੱਕ ਵਿੱਤੀ ਸਾਲ ਵਿੱਚ ₹5,00,000 ਤੋਂ ਵੱਧ ਹਨ, ਪੈਨ ਲਾਜ਼ਮੀ ਹੈ।
- 6I/We also understand that, at the discretion of the bank, loan against the deposit may be given to the depositors, who are authorised to withdraw deposit, as per original mandate.
ਮੈਂ/ਅਸੀਂ ਇਹ ਵੀ ਸਮਝਦੇ ਹਾਂ ਕਿ, ਬੈਂਕ ਦੀ ਮਰਜ਼ੀ ਅਨੁਸਾਰ, ਜਮ੍ਹਾਂ ਰਾਸ਼ੀ ਦੇ ਵਿਰੁੱਧ ਕਰਜ਼ਾ ਜਮ੍ਹਾਂ ਕਰਤਾਵਾਂ ਨੂੰ ਦਿੱਤਾ ਜਾ ਸਕਦਾ ਹੈ, ਜੋ ਮੂਲ ਆਦੇਸ਼ ਅਨੁਸਾਰ ਜਮ੍ਹਾਂ ਰਾਸ਼ੀ ਕਢਵਾਉਣ ਲਈ ਅਧਿਕਾਰਤ ਹਨ।
- 7I/We authorize the bank to allow premature withdrawal of term/fixed deposits to the surviving Depositor (s) and in the case death of all account holders to the nominee, without seeking the concurrence of the legal heirs of the deceased joint deposit holders(s). The said mandate is applicable, if the operating clause of the account is "Either of Survivor" of "Former or Survivor" or "Any One or Survivor" or "Self".
ਮੈਂ/ਅਸੀਂ ਬੈਂਕ ਨੂੰ ਅਧਿਕਾਰ ਦਿੰਦੇ ਹਾਂ ਕਿ ਉਹ ਥੋੜੇ ਹੋਏ ਜਮ੍ਹਾਂਕਰਤਾ (ਆਂ) ਨੂੰ ਮਿਆਦ/ਫਿਕਸਡ ਡਿਪਾਜ਼ਿਟ ਸਮੇਂ ਤੋਂ ਪਹਿਲਾਂ ਵਾਪਸ ਲੈਣ ਦੀ ਆਗਿਆ ਦੇਵੇ ਅਤੇ ਸਾਰੇ ਖਾਤਾਧਾਰਕਾਂ ਦੀ ਮੌਤ ਦੇ ਮਾਮਲੇ ਵਿੱਚ ਮਿਤਕ ਸੰਯੁਕਤ ਜਮ੍ਹਾਂ ਧਾਰਕਾਂ ਦੇ ਕਾਨੂੰਨੀ ਵਾਰਸਾਂ ਦੀ ਸਹਿਮਤੀ ਲਏ ਬਿਨਾਂ ਨਾਮਜ਼ਦ ਨੂੰ ਵਾਪਸ ਲੈਣ ਦੀ ਆਗਿਆ ਦੇਵੇ। ਇਹ ਆਦੇਸ਼ ਲਾਗੂ ਹੁੰਦਾ ਹੈ, ਜੇ ਖਾਤੇ ਦੀ ਸੰਚਾਲਨ ਧਾਰਾ "ਸਾਬਕਾ ਜਾਂ ਸਰਵਾਈਵਰ" ਜਾਂ "ਕਿਸੇ ਇੱਕ ਜਾਂ ਸਰਵਾਈਵਰ" ਜਾਂ "ਸਵੈ" ਦੇ "ਸਰਵਾਈਵਰ" ਜਾਂ "ਸਵੈ" ਹੈ।
- 8We authorize the bank to allow premature withdrawal of term/fixed deposits to the nominee, in case of death of all the account holders without seeking the concurrence of the legal heirs of the deceased joint deposit holder(s.) The said mandate is applicable if the operating clause of the account is "Jointly by all".
ਅਸੀਂ ਬੈਂਕ ਨੂੰ ਅਧਿਕਾਰ ਦਿੰਦੇ ਹਾਂ ਕਿ ਉਹ ਮਿਤਕ ਸੰਯੁਕਤ ਜਮ੍ਹਾਂ ਧਾਰਕ (ਆਂ) ਦੇ ਕਾਨੂੰਨੀ ਵਾਰਸਾਂ ਦੀ ਸਹਿਮਤੀ ਲਏ ਬਿਨਾਂ ਸਾਰੇ ਖਾਤਾਧਾਰਕਾਂ ਦੀ ਮੌਤ ਦੇ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਨੂੰ ਮਿਆਦ/ਫਿਕਸਡ ਡਿਪਾਜ਼ਿਟ ਨੂੰ ਸਮੇਂ ਤੋਂ ਪਹਿਲਾਂ ਕਢਵਾਉਣ ਦੀ ਆਗਿਆ ਦੇਵੇ। ਇਹ ਹੁਕਮ ਲਾਗੂ ਹੁੰਦਾ ਹੈ ਜੇ ਖਾਤੇ ਦੀ ਸੰਚਾਲਿਤ ਧਾਰਾ "ਸਾਰਿਆਂ ਦੁਆਰਾ ਸਾਂਝੇ ਤੌਰ 'ਤੇ" ਹੈ।
- 9Each depositor in a bank is insured upto a maximum of Rs. 5,00,000 (Rupees Five lakh) for both principal and interest amount
ਬੈਂਕ ਵਿੱਚ ਹਰੇਕ ਜਮ੍ਹਾਂਕਰਤਾ ਦਾ ਮੂਲ ਅਤੇ ਵਿਆਜ ਦੋਵਾਂ ਰਕਮ ਲਈ ਵੱਧ ਤੋਂ ਵੱਧ 5,00,000 ਰੁਪਏ (ਪੰਜ ਲੱਖ ਰੁਪਏ) ਤੱਕ ਦਾ ਬੀਮਾ ਕੀਤਾ ਜਾਂਦਾ ਹੈ
- 10.TDS Details for TD.: Deduct TDS (if applicable) ☐ Yes ☐ No if No, attach Form 121 or Income Tax exemption letter.
TD ਲਈ TDS ਵੇਰਵੇ: TDS ਕਟੌਤੀ ਕਰੋ (ਜੇ ਲਾਗੂ ਹੋਵੇ) ☐ ਹਾਂ ☐ ਨਹੀਂ, ਜੇ ਨਹੀਂ, ਤਾਂ ਫਾਰਮ 121 ਜਾਂ ਇਨਕਮ ਟੈਕਸ ਛੋਟ ਪੱਤਰ ਨਾਥੀ ਕਰੋ।

No TDS shall be deducted where the aggregate amount of interest credited or paid or likely to be credited or paid during the financial year does not exceed Rs. 50,000/- on Term deposits. However, the limit for senior citizen remains Rs. 1,00,000/-
ਕੋਈ TDS ਨਹੀਂ ਕੱਟਿਆ ਜਾਵੇਗਾ ਜੇ ਵਿੱਤੀ ਸਾਲ ਦੌਰਾਨ ਜਮ੍ਹਾਂ ਕੀਤੇ ਜਾਂ ਅਦਾ ਕੀਤੇ ਗਏ ਵਿਆਜ ਦੀ ਕੁੱਲ ਰਕਮ 50,000/- ਰੁਪਏ ਤੋਂ ਵੱਧ ਨਹੀਂ ਹੈ। ਹਾਲਾਂਕਿ, ਸੀਨੀਅਰ ਸਿਟੀਜ਼ਨ ਲਈ ਸੀਮਾ 1,00,000/- ਰੁਪਏ ਹੈ।

The bank shall not be liable for any consequences or loss arising due to delay or non submission of form 121 To enable us to serve you better, kindly submit the form 121 in triplicate within the first week every new financial year and for all subsequent deposit booked in the Financial Year.
ਫਾਰਮ 121 ਜਮ੍ਹਾਂ ਕਰਨ ਵਿੱਚ ਦੇਰੀ ਜਾਂ ਨਾ ਜਮ੍ਹਾਂ ਕਰਨ ਕਾਰਨ ਹੋਣ ਵਾਲੇ ਕਿਸੇ ਵੀ ਨਤੀਜਿਆਂ ਜਾਂ ਨੁਕਸਾਨ ਲਈ ਬੈਂਕ ਜ਼ਿੰਮੇਵਾਰ ਨਹੀਂ ਹੋਵੇਗਾ। ਸਾਨੂੰ ਤੁਹਾਡੀ ਬਿਹਤਰ ਸੇਵਾ ਕਰਨ ਦੇ ਯੋਗ ਬਣਾਉਣ ਲਈ, ਕਿਰਪਾ ਕਰਕੇ ਹਰ ਨਵੇਂ ਵਿੱਤੀ ਸਾਲ ਦੇ ਪਹਿਲੇ ਹਫ਼ਤੇ ਦੇ ਅੰਦਰ ਅਤੇ ਵਿੱਤੀ ਸਾਲ ਵਿੱਚ ਬੁੱਝ ਕੀਤੀਆਂ ਸਾਰ੍ਹੀਆਂ ਜਮਾਂ ਰਾਸ਼ੀ ਵਾਸਤੇ ਫਾਰਮ 121 ਨੂੰ ਤਿੰਨ ਰੂਪਾਂ ਵਿੱਚ ਜਮ੍ਹਾਂ ਕਰੋ।

As per section 262 of the Income Tax Act, 2025 every person receiving any sum of income or amount from which tax has been deducted under the provisions of the Income Tax Act shall provide his PAN number to the person responsible for deducting such tax. in case the PAN No is not provided, the bank shall not be liable for the no avaiment of the credit of tax deducted at source
ਇਨਕਮ ਟੈਕਸ ਐਕਟ, 2025 ਦੀ ਧਾਰਾ 262 ਦੇ ਅਨੁਸਾਰ, ਆਮਦਨ ਦੀ ਕੋਈ ਵੀ ਰਕਮ ਜਾਂ ਰਕਮ ਪ੍ਰਾਪਤ ਕਰਨ ਵਾਲੇ ਹਰੇਕ ਵਿਅਕਤੀ ਨੂੰ ਅਜਿਹਾ ਟੈਕਸ ਕੱਟਣ ਲਈ ਜ਼ਿੰਮੇਵਾਰ ਵਿਅਕਤੀ ਨੂੰ ਆਪਣਾ ਪੈਨ ਨੰਬਰ ਦੇਣਾ ਹੋਵੇਗਾ। ਜੇ ਪੈਨ ਨੰਬਰ ਨਹੀਂ ਦਿੱਤਾ ਜਾਂਦਾ ਹੈ, ਤਾਂ ਬੈਂਕ ਸਰੋਤ 'ਤੇ ਕੱਟੇ ਗਏ ਟੈਕਸ ਦੇ ਕ੍ਰੈਡਿਟ ਦਾ ਲਾਭ ਨਾ ਲੈਣ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

TDS rates will applicable in accordance with the provisions of income tax Act, 262 and subject to change as per directives of Finance Ministry Govt. of India.
TDS ਦੀਆਂ ਦਰਾਂ ਇਨਕਮ ਟੈਕਸ ਐਕਟ, 2025 ਦੇ ਪ੍ਰਬੰਧਾਂ ਅਨੁਸਾਰ ਲਾਗੂ ਹੋਣਗੀਆਂ ਅਤੇ ਵਿੱਤ ਮੰਤਰਾਲੇ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਤਬਦੀਲੀ ਦੇ ਅਧੀਨ ਹੈ।

In case of non-linking of Aadhaar with Pan, TDS shall be deducted at highen rate/ ਆਧਾਰ ਨੂੰ ਪੈਨ ਨਾਲ ਨਾ ਜੋੜਨ ਦੀ ਸ਼ੁਰੂਤ ਵਿੱਚ ਟੀਡੀਐਸ ਉੱਚ ਦਰ ਤੇ ਕੱਟੇ ਜਾਣਗੇ।

I/we hereby give my consent to the processing of my Personal Information and Sensitive Personal Data or Information which I/we hereby voluntarily provide to the Bank and acknowledge that the shared Personal Information and Sensitive Personal Data or Information represents sensitive personal data or information within the meaning of Section 43A of Information Technology Act, 2000 and Section 3 of Information Technology (Reasonable Security Practice and Procedure and Sensitive Personal Data or Information) Rules, 2011 ("Data"). I/we hereby represent that I/we have been informed of the fact that my Bio-metrics and Data, will be processed and I/we hereby give my voluntary, unequivocal and informed consent hereto. I/we hereby give my consent to the Bank to disclose my/our Data to third parties/vendors and that the Bank shall be entitled to transfer such data or information in particular to the following categories of recipients not limited to the Bank's suppliers, the Bank's employees, providers of marketing and advertising services to the Bank, and other parties in other contractual relationship with the Bank. I/we further give my consent to the Bank to share my Data with Government Agencies/regulatory/statutory bodies mandated under the law as and when required to obtain information for the purpose of verification of identity, or for prevention of intrusion or spread of computer contaminant, detection, investigation, analysis, including cyber incidents/security, prosecution and punishment of offences related thereto. I/we have no objection to the Bank providing me information on various products, offers and services rendered by the Bank through any mode (including without limitation through telephone calls/SMS/E-mail) and authorize the Bank/ its group companies/ its agents/its representatives for the above purpose. I/we agree to indemnify and keep indemnified the Bank and the persons or entities from whom it may obtain, or with whom it may disclose or verify my Data free and harmless from any liability arising from the use of any such Data. I/we understand that the Bank reserves the right to amend or supplement this consent form with future effect at any time, as far as the changes made are in the interest of the Customer. I/we hereby have no objection and give my/our consent for receiving OTP (One Time Password) on my/our registered mobile number for the purpose of authentication of this consent form.

☐ Re-KYC:- I/We here by submit that there is no change in my KYC details.

ਦੁਬਾਰਾ-KYC:- ਮੈਂ/ਅਸੀਂ ਇਹ ਬੇਨਤੀ ਕਰਦੇ ਹਾਂ ਕਿ ਮੇਰੇ KYC ਵੇਰਵਿਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

Important Note : This form is to be used for such Deposit Accounts where the title remain the same as in case of existiing SB a/c. In case the Term Deposit is issued in name of existing depositor along with some other individual, then his/her KYC formalities must be fulfilled as per KYC Policy.
ਮਹੱਤਵਪੂਰਨ ਨੋਟ: ਇਸ ਫਾਰਮ ਦੀ ਵਰਤੋਂ ਅਜਿਹੇ ਜਮ੍ਹਾਂ ਖਾਤਿਆਂ ਲਈ ਕੀਤੀ ਜਾਣੀ ਹੈ ਜਿੱਥੇ ਸਿਰਲੇਖ ਮੌਜੂਦਾ ਸ਼ਬ ਖਾਤੇ ਦੇ ਮਾਮਲੇ ਵਿੱਚ ਇੱਕੋ ਜਿਹਾ ਰਹਿੰਦਾ ਹੈ। ਜੇ ਮਿਆਦੀ ਜਮ੍ਹਾਂ ਰਾਸ਼ੀ ਕਿਸੇ ਹੋਰ ਵਿਅਕਤੀ ਦੇ ਨਾਲ ਮੌਜੂਦਾ ਜਮ੍ਹਾਂਕਰਤਾ ਦੇ ਨਾਮ 'ਤੇ ਜਾਰੀ ਕੀਤੀ ਜਾਂਦੀ ਹੈ, ਤਾਂ ਉਸ ਦੀਆਂ KYC ਸੰਬੰਧਿਤ ਕਾਰਵਾਈਆਂ ਨੂੰ KYC ਪਾਲਿਸੀ ਦੇ ਅਨੁਸਾਰ ਪੂਰਾ ਕਰਨਾ ਲਾਜ਼ਮੀ ਹੈ।

1st Applicant Signature
(Stamp, if applicable)

2nd Applicant Signature
(Stamp, if applicable)

3rd Applicant Signature
(Stamp, if applicable)

For Office Use

Transaction
Entered by

Approved By

Name & Employee
ID

Name & Employee
ID

Signature of Branch Head/
Operation Head with
Stamp

Name & Employee
ID

S.No.